

Please check next Monday for another set of homework .We are getting ready for our **mid- term exam which is on 12/12/15.**

Let's get ready. Study on your Thanksgiving break.

ਨਾਂਵ :- ਜਿਹੜਾ ਸ਼ਬਦ ਕਿਸੇ ਮਨੁੱਖ, ਜੀਵ , ਥਾਂ , ਹਾਲਤ, ਗੁਣ, ਭਾਵ, ਕੰਮ ਜਾਂ ਵਸਤੂ ਆਦਿ ਨੂੰ ਪ੍ਰਗਟਾਉਣ ਲਈ ਵਰਤਿਆ ਜਾਂਦਾ ਹੈ, ਉਸ ਨੂੰ ਨਾਂਵ ਆਖਦੇ ਹਨ, ਜਿਵੇਂ:- ਮਾਤਾ ਖੀਵੀ, ਗੁਰੂ ਨਾਨਕ, ਸਰੋਵਰ, ਦਰਿਆ, ਪਾਣੀ, ਫੌਜ, ਖੁਸ਼ੀ, ਦੁਖ, ਪੰਜ ਪਿਆਰੇ, ਸਾਹਿਬਜ਼ਾਦਾ, ਦਰਬਾਰ ਸਾਹਿਬ, ਗਾਂ, ਖੇਤਾ, ਸਕੂਲ, ਕੰਪਿਊਟਰ, ਘੜੀ, ਇੱਟ, ਸੁਗੰਧ, ਘਾਹ, ਆਦਿ ਸਭ ਨਾਂਵ ਹਨ।

ਨਾਂਵ ਪੰਜ ਪ੍ਰਕਾਰ ਦੇ ਹਨ:-

- 1. ਖਾਸ ਨਾਂਵ (Proper Noun):** ਕਿਸੇ ਖਾਸ ਮਨੁੱਖ , ਵਸਤੂ ਜਾਂ ਥਾਂ ਨੂੰ ਦਰਸਾਉਣ ਵਾਲੇ ਨਾਂਵ ਨੂੰ ਖਾਸ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਬਾਬਾ ਬੁੱਢਾ ਜੀ, ਬਾਬਾ ਬੰਦਾ ਸਿੰਘ ਬਹਾਦਰ, ਸਿੰਧ, ਅੰਮ੍ਰਿਤਸਰ ਅਤੇ ਪੰਜਾਬ ਆਦਿ ਖਾਸ ਨਾਂਵ ਹਨ।
- 2. ਆਮ ਜਾਂ ਜਾਤੀ ਨਾਂਵ (Common Noun):** ਇਕ ਕਿਸਮ ਦੀਆਂ ਗਿਣਨ-ਯੋਗ ਚੀਜ਼ਾਂ ਦੇ ਸਾਂਝੇ ਨਾਂਵ ਨੂੰ ਆਮ ਜਾਂ ਜਾਤੀ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਘੋੜਾ, ਬਾਜ਼, ਮੇਜ਼, ਕੁਰਸੀ, ਦਰਿਆ, ਪਹਾੜ, ਗੁਰਦੁਵਾਰੇ, ਸਹਿਰ, ਪਿੰਡ, ਮੁੰਡਾ, ਕੁੜੀ, ਲਕੜੀ, ਰਿਛ, ਆਦਿ।
- 3. ਇਕੱਠ ਵਾਚਕ ਨਾਂਵ (Collective Noun):** ਕਿਸੇ ਇਕੱਠ ਲਈ ਵਰਤੇ ਨਾਂਵ ਨੂੰ ਇਕੱਠ ਵਾਚਕ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਫੌਜ, ਸੰਗਤ, ਇੱਜੜ, ਜਮਾਤ, ਕੰਪਨੀ, ਸਭਾ-ਸੋਸਾਇਟੀ, ਆਦਿ।
- 4. ਵਸਤ-ਵਾਚਕ ਨਾਂਵ (Material Noun):** ਮਿਣੀਆਂ ਜਾਂ ਤੇਲੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਵਸਤ-ਵਾਚਕ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਦੁੱਧ, ਘਿਉ, ਮੱਖਣ, ਆਟਾ, ਦਾਲ, ਸੋਨਾ, ਚਾਂਦੀ, ਪਾਣੀ, ਰੇਤ, ਆਦਿ।
- 5. ਭਾਵ-ਵਾਚਕ ਨਾਂਵ (Abstract Nouns):** ਜਿਹੜੀਆਂ ਚੀਜ਼ਾਂ ਵੇਖੀਆਂ ਜਾਂ ਛੋਹੀਆਂ ਨਾਂ ਜਾਣ, ਪਰ ਮਹਿਸੂਸ ਕੀਤੀਆਂ ਜਾਣ, ਉਹਨਾਂ ਦੇ ਨਾਂਵ ਨੂੰ ਭਾਵ-ਵਾਚਕ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਝੂਠ, ਸੱਚ, ਹਵਾ, ਗਮੀ, ਖੁਸ਼ੀ, ਮਿਠਾਸ, ਕੁੜਤਨ, ਸੁਗੰਧ ਆਦਿ।

Below is your homework please do it on your notebooks?

1. ਨਾਂਵ ਕਿਸ ਨੂੰ ਆਖਦੇ ਹਨ? ਉਦਾਹਰਨਾਂ ਸਹਿਤ ਦੱਸੋ।
2. ਨਾਂਵ ਕਿੰਨੀ ਪ੍ਰਕਾਰ ਦੇ ਹਨ? ਨਾਂਵਾਂ ਦੀ ਹਰੇਕ ਪ੍ਰਕਾਰ ਦੇ ਨਾਂਵ ਉਦਾਹਰਨਾਂ ਸਹਿਤ ਲਿਖੋ।

3. ਹੇਠ ਲਿਖੇ ਨਾਂਵ ਕਿਸ ਪ੍ਰਕਾਰ ਦੇ ਹਨ?

ਜੱਸਾ ਸਿੰਘ ਆਹਲੂਵਾਲੀਆ, ਦਰਿਆ, ਬੇਰੀ, ਸੰਗਤਰਾ, ਆਟਾ, ਸਭਾ, ਕੁਰਸੀ, ਮੁੰਡਾ, ਲਕੜੀ, ਕੁੜੱਤਨ, ਸੱਚ, ਬਾਜ਼, ਗੁਰੂ ਨਾਨਕ ਦੇਵ ਜੀ, ਨਨਕਾਣਾ ਸਾਹਿਬ, ਜਨਮ, ਬੇਬੇ ਨਾਨਕੀ ਜੀ, ਗੁਰੂ, ਹਿੰਦੁਸਤਾਨ, ਰੱਬੀ ਜੋਤ, ਸਿੱਖ, ਨਾਮ, ਪਿਤਾ ਜੀ, ਬਾਬਾ ਲਖਮੀ ਦਾਸ, ਮੁਸਲਮਾਨ, ਕਿਰਤ ਕਰਨ, ਹਿੰਦੂ, ਮਾਤਾ ਜੀ, ਨਾਮ ਜਪਨ, ਸਾਬੀ, ਭਾਈ ਲਹਿਣਾ ਜੀ, ਨਾਰੀਅਲ, ਪੈਸੇ, ਸੰਗਤ,

4. ਹੇਠ ਲਿਖਿਆਂ ਦੇ ਹਾਂ ਜਾਂ ਨਾਂਹ ਵਿਚ ਉੱਤਰ ਦਿਉ।

ਨੰ:	-----	ਉੱਤਰ।
(1)	ਇਨਸਾਨ ਖਾਸ ਨਾਂਵ ਹੈ।	{ }
(2)	ਫੌਜ ਇਕੱਠ ਵਾਚਕ ਨਾਂਵ ਹੈ।	{ }
(3)	ਚੰਦੀਗੜ੍ਹ ਖਾਸ ਨਾਂਵ ਹੈ।	{ }
(4)	ਖਰਬੂਜ਼ਾ ਆਮ ਨਾਂਵ ਹੈ।	{ }
(5)	ਕਮਜ਼ੋਰੀ ਭਾਵ ਵਾਚਕ ਨਾਂਵ ਹੈ।	{ }
(6)	ਵਿਦਿਆਰਥੀ ਖਾਸ ਨਾਂਵ ਹੈ।	{ }
(7)	ਸੋਨਾ ਵਸਤ ਵਾਚਕ ਨਾਂਵ ਹੈ।	{ }
(8)	ਘੋੜਾ ਜਾਤੀ ਵਾਚਕ ਨਾਂਵ ਹੈ।	{ }
(9)	ਇਜੜ ਇਕੱਠ ਵਾਚਕ ਨਾਂਵ ਹੈ।	{ }
(10)	ਹਵਾ ਆਮ ਨਾਂਵ ਹੈ।	{ }
(11)	ਗਰੀਬ ਮੰਗਤਾ ਇਕੱਠ ਵਾਚਕ ਨਾਂਵ ਹੈ।	{ }
(12)	ਮੰਤਰੀ ਭਾਵ ਵਾਚਕ ਨਾਂਵ ਹੈ।	{ }

These pronouns change form according to the case used.

First person forms.

ਮੇਰਾ mērā, ਮੇਰੇ mērē, ਮੇਰੀ mērī, ਮੇਰੀਆਂ mērīāṃ ਸਾਡਾ sādā, ਸਾਡੇ sādē, ਸਾਡੀ sādī, ਸਾਡੀਆਂ sādīāṃ;

Second person forms

ਤੇਰਾ tērā, ਤੇਰੇ tērē, ਤੇਰੀ tērī, ਤੇਰੀਆਂ tērīāṃ, ਤੁਹਾਡਾ tuhādā, ਤੁਹਾਡੇ tuhādē, ਤੁਹਾਡੀ tuhādī, ਤੁਹਾਡੀਆਂ tuhādīāṃ

third person forms

ਉਹਦਾ uhdā, ਉਹਦੇ uhdē, ਉਹਦੀ uhdī, ਉਹਦੀਆਂ uhdīāṃ, ਇਹਦਾ ihdā, ਇਹਦੇ ihdē, ਇਹਦੀ ihdī, ਇਹਦੀਆਂ ihdīāṃ

1. ਹੇਠ ਲਿਖੇ ਵਾਕਾਂ ਵਿੱਚੋਂ ਪੜਨਾਂਵ ਚੁਣੋ

ਸਭੁ ਨੇ ਹਿਸਾਬ ਦੇਣਾ ਹੈ ।

ਇਹ ਮੁੰਡਾ ਖੇਡ ਵਿੱਚ ਵਧੇਰੇ ਦਿਲਚਸਪੀ ਰੱਖਦਾ ਹੈ।

ਕਿਸ ਨੇ ਸ਼ਰਾਰਤ ਕੀਤੀ ਹੈ ?

ਮੇਹਨ ਚਲਾਕ ਹੈ, ਜੋ ਸ਼ਰਾਰਤ ਕਰਕੇ ਚੁੱਪ ਕਰ ਜਾਂਦਾ ਹੈ ।

Here is the homework for this week.

2nd Grade Virsa Syllabus for Midterm 2015-2016

1. Numbers 1 to 50
2. Days of the Week (After and Before)
3. 12 Months
4. 4 Seasons
5. 4 Directions
6. General Directions
7. Colors

NOTE: EVERYONE SHOULD BE ABLE TO WRITE THE ABOVE TOPICS IN PUNJABI

8. History Question 1 to 60 (**SPELLING MISTAKES ARE ACCEPTABLE FOR HISTORY QUESTIONS ONLY**)
9. Reading Comprehension (ਇਮਾਨਦਾਰੀ and ਗੁਰੂ ਨਾਨਕ ਦੇਵ ਜੀ Questions Answers, Fill in the blanks and make sentences from Story and Sakhi)
10. Path Japji Sahib Pauri 1 to 15 (**YOU CAN ONLY USE THE BOOK FOR PAURI 11-15**)

PLEASE DON'T MISS THE DECEMBER 5TH CLASS, I WILL BE HANDING A STUDY GUIDE OUT AND GOING OVER THE STUDY GUIDE IN CLASS.MAKE SURE TO PRACTICE ALL THESE TOPICS FOR THE NEXT CLASS AND MIDTERM.

